

ਐਡਵਾਂਸ ਵੋਟਿੰਗ, 7 ਅਕਤੂਬਰ, 2022 ਨੂੰ ਸ਼ੁਰੂ ਹੋ ਰਹੀ ਹੈ!

ਬ੍ਰੈਂਪਟਨ, ਓਨਟਾਰੀਓ (27 ਸਤੰਬਰ, 2022) - 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ (Brampton Municipal and School Board Election) ਵਿੱਚ ਐਡਵਾਂਸ ਵੋਟਿੰਗ (Advance Voting), ਸ਼ੁੱਕਰਵਾਰ, 7 ਅਕਤੂਬਰ ਨੂੰ ਸ਼ੁਰੂ ਹੋ ਰਹੀ ਹੈ। ਐਡਵਾਂਸ ਵੋਟਿੰਗ, ਅਕਤੂਬਰ ਵਿੱਚ ਪੰਜ ਦਿਨਾਂ ਤੱਕ ਹੋਵੇਗੀ।

ਐਡਵਾਂਸ ਵੋਟਿੰਗ, 7, 8, 9, 14 ਅਤੇ 15 ਅਕਤੂਬਰ, 2022 ਨੂੰ ਹੋ ਰਹੀ ਹੈ। ਤਾਰੀਖਾਂ, ਲੋਕੇਸ਼ਨਾਂ ਅਤੇ ਸਮਿਆਂ ਦੀ ਪੂਰੀ ਸੂਚੀ, ਹੇਠਾਂ ਪ੍ਰਦਾਨ ਕੀਤੀ ਗਈ ਹੈ। ਮਤਦਾਤਾ, ਆਪਣੇ ਘਰ ਦੇ ਸਭ ਤੋਂ ਨਜ਼ਦੀਕੀ ਐਡਵਾਂਸ ਵੋਟਿੰਗ ਲੋਕੇਸ਼ਨ ਬਾਰੇ ਜਾਣਨ ਲਈ, [ਸਿਟੀ ਦੀ ਵੈੱਬਸਾਈਟ \(City's website\)](#) ਤੇ [ਇੰਟਰਐਕਟਿਵ ਟੂਲ \(interactive tool\)](#) ਦੀ ਵਰਤੋਂ ਕਰ ਸਕਦੇ ਹਨ।

ਐਡਵਾਂਸ ਵੋਟਿੰਗ ਲੋਕੇਸ਼ਨਾਂ

- ਸ਼ੁੱਕਰਵਾਰ, 7 ਅਕਤੂਬਰ, ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ
 - ਬ੍ਰੈਂਪਟਨ ਸਿਟੀ ਹਾਲ (Brampton City Hall), 2 Wellington St W
- ਸ਼ਨੀਵਾਰ, 8 ਅਕਤੂਬਰ ਅਤੇ ਐਤਵਾਰ, 9 ਅਕਤੂਬਰ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ
 - ਬ੍ਰੈਂਪਟਨ ਸਿਟੀ ਹਾਲ (Brampton City Hall), 2 Wellington St W
 - ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre), 1050 Sandalwood Pkwy W
 - ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre), 10150 The Gore Rd
- ਸ਼ੁੱਕਰਵਾਰ, 14 ਅਕਤੂਬਰ, ਦੁਪਹਿਰ 12 ਵਜੇ ਤੋਂ ਰਾਤ 8 ਵਜੇ ਤੱਕ, ਅਤੇ ਸ਼ਨੀਵਾਰ, 15 ਅਕਤੂਬਰ, ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ
 - ਬ੍ਰੈਂਪਟਨ ਸਿਟੀ ਹਾਲ (Brampton City Hall), 2 Wellington St W
 - ਕੈਸੀ ਕੈਂਪਬੈਲ ਕਮਿਊਨਿਟੀ ਸੈਂਟਰ (Cassie Campbell Community Centre), 1050 Sandalwood Pkwy W
 - ਸੈਂਚੂਰੀ ਗਾਰਡਨਸ ਰੇਕ੍ਰੀਏਸ਼ਨ ਸੈਂਟਰ (Century Gardens Recreation Centre), 340 Vodden St E
 - ਅਰਨਸਕਲਿਫ ਰੇਕ੍ਰੀਏਸ਼ਨ ਸੈਂਟਰ (Earnscliffe Recreation Centre), 44 Eastbourne Dr
 - ਗੋਰ ਮੇਡੋਜ਼ ਕਮਿਊਨਿਟੀ ਸੈਂਟਰ (Gore Meadows Community Centre), 10150 The Gore Rd
 - ਗ੍ਰੀਨਬ੍ਰਿਅਰ ਰੇਕ੍ਰੀਏਸ਼ਨ ਸੈਂਟਰ (Greenbriar Recreation Centre), 1100 Central Park Dr
 - ਜਿਮ ਆਰਚਡੇਕਿਨ ਰੇਕ੍ਰੀਏਸ਼ਨ ਸੈਂਟਰ (Jim Archdekin Recreation Centre), 292 Conestoga Dr
 - ਸੇਵ ਮੈਕਸ ਸਪੋਰਟਸ ਸੈਂਟਰ (Save Max Sports Centre), 1495 Sandalwood Pkwy E
 - ਸੇਂਟ ਜੈਕਿੰਟਾ ਮਾਰਟੋ ਕੈਥੋਲਿਕ ਐਲੀਮੈਂਟਰੀ ਸਕੂਲ (St. Jacinta Marto Catholic Elementary School), 40 Fallowfield Rd
 - ਸੁਜੈਨ ਫੇਨਲ ਸਪੋਰਟਸਪਲੈਕਸ (Susan Fennell Sportsplex), 500 Ray Lawson Blvd

ਕੁਝ ਐਡਵਾਂਸ ਵੋਟਿੰਗ ਤਾਰੀਖਾਂ, ਥੈਂਕਸਗਿਵਿੰਗ (Thanksgiving) ਵੀਕੈਂਡ ਨੂੰ ਆ ਰਹੀਆਂ ਹਨ, ਜਿਸ ਨਾਲ ਸਾਰੇ ਮਤਦਾਤਾਵਾਂ ਲਈ ਵੋਟ ਪਾਉਣਾ ਹੋਰ ਸੁਵਿਧਾਨਕ ਹੋ ਜਾਵੇਗਾ, ਉਹਨਾਂ ਯੋਗ ਵਿਦਿਆਰਥੀਆਂ ਸਮੇਤ, ਜੋ ਸ਼ਾਇਦ ਲੋਗ ਵੀਕੈਂਡ ਲਈ ਘਰ ਆਉਣ।

ਹੋਰ ਝਲਕੀਆਂ

- ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾਉਣ ਲਈ, ਆਪਣਾ ਨਾਮ ਅਤੇ ਬ੍ਰੈਂਪਟਨ ਦਾ ਪਤਾ ਦਰਸਾਉਣ ਵਾਲਾ ਪਛਾਣ ਪੱਤਰ ਅਤੇ ਵੋਟਰ ਨੋਟਿਸ (Voter Notice) ਲਵੋ, ਜੋ ਤੁਹਾਨੂੰ ਕੈਨੇਡਾ ਪੋਸਟ (Canada Post) ਡਾਕ ਦੁਆਰਾ ਮਿਲਿਆ ਹੈ।
- ਜੇਕਰ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲਿਆ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਵੋਟਰਸ ਲਿਸਟ (Voters' List) ਤੇ ਨਾ ਹੋਵੋ, ਪਰੰਤੂ ਵੋਟਿੰਗ ਲੋਕੇਸ਼ਨ ਤੇ ਲਿਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਤੁਹਾਡੇ ਲਈ [ਲੋੜੀਂਦੀ ਆਈ.ਡੀ. \(required ID\)](#) ਲਿਆਉਣਾ ਲਾਜ਼ਮੀ ਹੈ।
- ਜੇਕਰ ਤੁਸੀਂ ਵੋਟਰਸ ਲਿਸਟ ਵਿੱਚ ਸ਼ਾਮਲ ਕੀਤੇ ਜਾਣ ਜਾਂ ਔਨਲਾਈਨ ਆਪਣੀ ਜਾਣਕਾਰੀ ਅੱਪਡੇਟ ਕਰਨ ਲਈ ਬੇਨਤੀ ਕੀਤੀ ਹੋਈ ਹੈ, ਤਦ ਵੀ ਤੁਹਾਡੇ ਲਈ ਵੋਟਿੰਗ ਲੋਕੇਸ਼ਨ ਤੇ ਆਈ.ਡੀ. (ID) ਲਿਆਉਣਾ ਲਾਜ਼ਮੀ ਹੈ।
- ਸਾਰੀਆਂ ਐਡਵਾਂਸ ਵੋਟਿੰਗ ਲੋਕੇਸ਼ਨਾਂ ਵਿਖੇ ਵਰਤਣ ਲਈ ਪਹੁੰਚਯੋਗ ਵੋਟਿੰਗ ਯੂਨਿਟ ਉਪਲਬਧ ਹੋਵੇਗੀ।
- ਜੇਕਰ ਤੁਸੀਂ ਐਡਵਾਂਸ ਵੋਟਿੰਗ ਲੋਕੇਸ਼ਨ ਵਿਖੇ ਜਾਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ, ਤਾਂ [ਪ੍ਰੋਕਸੀ ਵੋਟਿੰਗ \(proxy voting\)](#) ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ।
- ਵੋਟਿੰਗ ਡੇ, ਸੋਮਵਾਰ, 24 ਅਕਤੂਬਰ ਨੂੰ ਹੈ। ਇਸ ਸਾਲ, ਦੀਵਾਲੀ (Diwali) ਅਤੇ ਬੰਦੀ ਛੇੜ ਦਿਵਸ (Bandi Chhor Diwas) ਵੀ ਸੋਮਵਾਰ, 24 ਅਕਤੂਬਰ ਨੂੰ ਆ ਰਹੇ ਹਨ।
- 24 ਅਕਤੂਬਰ ਨੂੰ, ਤੁਸੀਂ ਆਪਣੇ ਵਾਰਡ ਦੇ ਅੰਦਰ ਕਿਸੇ ਵੀ ਸਥਾਨ ਵਿਖੇ ਵੋਟ ਪਾ ਸਕਦੇ ਹੋ। ਤੁਸੀਂ ਆਪਣੇ ਵਾਰਡ ਵਿੱਚ ਲੋਕੇਸ਼ਨਾਂ ਦੀ ਸੂਚੀ, [ਸਿਟੀ ਦੀ ਵੈਬਸਾਈਟ \(City's website\)](#) ਤੇ ਦੇਖ ਸਕਦੇ ਹੋ।
- ਵੋਟਿੰਗ ਨਾਲ ਸਬੰਧਿਤ ਕਿਸੇ ਹੋਰ ਸਵਾਲਾਂ ਲਈ, ਸਿਟੀ ਦੀ ਵੈਬਸਾਈਟ ਤੇ [ਅਕਸਰ ਪੁੱਛੇ ਜਾਣ ਵਾਲੇ ਸਵਾਲ ਵਾਲਾ ਭਾਗ \(FAQ section\)](#) ਦੇਖੋ।

ਹਵਾਲੇ

“ਵੋਟਿੰਗ, ਸਾਡੇ ਸ਼ਹਿਰ ਅਤੇ ਸਾਡੇ ਭਵਿੱਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦੀ ਹੈ ਅਤੇ ਅਸੀਂ ਸਾਰੇ ਯੋਗ ਮਤਦਾਤਾਵਾਂ ਨੂੰ ਸਲਾਹ ਦਿੰਦੇ ਹਾਂ ਕਿ, 2022 ਦੀਆਂ ਬ੍ਰੈਂਪਟਨ ਮਿਊਨਿਸਿਪਲ ਅਤੇ ਸਕੂਲ ਬੋਰਡ ਚੋਣਾਂ ਵਿੱਚ ਵੋਟ ਪਾਓ। ਇਸ ਸਾਲ, ਵੋਟਿੰਗ ਡੇ, ਦੀਵਾਲੀ ਅਤੇ ਬੰਦੀ ਛੇੜ ਦਿਵਸ ਇੱਕੋ ਦਿਨ ਆ ਰਹੇ ਹਨ। ਜੇ ਮਤਦਾਤਾ ਜਲਦੀ ਵੋਟ ਪਾਉਣਾ ਚਾਹੁੰਦੇ ਹਨ, ਸਿਟੀ ਉਹਨਾਂ ਸਾਰੇ ਮਤਦਾਤਾਵਾਂ ਨੂੰ ਸਲਾਹ ਦਿੰਦੀ ਹੈ ਕਿ ਉਪਲਬਧ ਮੌਕਿਆਂ ਦਾ ਫਾਇਦਾ ਲਵੋ, ਜੋ ਵੀ ਉਹਨਾਂ ਲਈ ਸਭ ਤੋਂ ਵੱਧ ਸੁਵਿਧਾਜਨਕ ਹੋਵੇ। ਜੁੜੇ ਰਹੋ ਅਤੇ ਆਪਣੇ ਸ਼ਹਿਰ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ!”

- ਪੀਟਰ ਫੇ (Peter Fay), ਸਿਟੀ ਕਲਰਕ ਐਂਡ ਰਿਟਰਨਿੰਗ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 70,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੱਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।



Media Release

ਮੀਡੀਆ ਸੰਪਰਕ

ਸਿਟੀ ਆਫ ਬ੍ਰੈਂਪਟਨ ਮਲਟੀਕਲਚਰਲ ਮੀਡੀਆ

multiculturalmedia@brampton.ca